

ਤੁਰੰਤ ਰਿਲੀਜ਼ ਲਈ

ਸਿਟੀ ਆਫ ਬ੍ਰੈਮਪਟਨ ਨੇ ਮਾਈ ਮੇਨ ਸਟ੍ਰੀਟ ਦੇ ਨਾਲ ਭਾਈਵਾਲੀ ਦੇ ਦੁਆਰਾ ਛੇ ਮੇਨ ਸਟ੍ਰੀਟ ਖੇਤਰਾਂ ਦੇ ਪੁਨਰ ਨਿਰਮਾਣ ਲਈ 945 ਹਜ਼ਾਰ ਡਾਲਰ ਦਾ ਨਿਵੇਸ਼ ਸੁਰੱਖਿਅਤ ਕੀਤਾ

ਬ੍ਰੈਮਪਟਨ, ਓਨਟਾਰੀਓ (24 ਜਨਵਰੀ, 2022) – ਸਿਟੀ ਆਫ ਬ੍ਰੈਮਪਟਨ ਨੂੰ, [ਮਾਈ ਮੇਨ ਸਟ੍ਰੀਟ ਲੋਕਲ ਬਿਜਨੇਸ ਅਕਸਲਰੇਟਰ ਪ੍ਰੋਗਰਾਮ \(My Main Street Local Business Accelerator program\)](#) ਦੇ ਦੁਆਰਾ 945,000 ਡਾਲਰ ਦੇ ਗੈਰ-ਮੁੜਨਯੋਗ ਯੋਗਦਾਨ ਦੀ ਪ੍ਰਵਾਨਗੀ ਦਿੱਤੀ ਗਈ। ਇਹ ਫੰਡ, ਬ੍ਰੈਮਪਟਨ ਵਿੱਚ ਛੇ ਮੇਨ ਸਟ੍ਰੀਟ ਕਮਿਊਨਿਟੀਜ਼: ਡਾਊਨਟਾਊਨ (Downtown), ਮਾਊਂਟ ਪਲੈਜੈਂਟ (Mount Pleasant), ਅੱਪਟਾਊਨ (Uptown), ਕੈਨੇਡੀ ਰੋਡ (Kennedy Road) (ਓਰੇਂਡਾ ਕੋਰਟ (Orenda Court) ਤੋਂ ਗਲਿਡਨ ਰੋਡ (Glidden Road) ਦੇ ਦੱਖਣ ਤੱਕ), ਬ੍ਰੈਮਲੀ ਗੋ (Bramalea GO) ਅਤੇ ਕਵੀਨ ਸਟ੍ਰੀਟ (Queen Street) (ਸੈਂਟਰ ਸਟ੍ਰੀਟ (Centre Street) ਤੋਂ 410, ਡਿਕਸੀ ਰੋਡ (410, Dixie Road) ਤੋਂ ਬ੍ਰੈਮਲੀ ਰੋਡ (Bramalea Road) ਅਤੇ ਟੋਰਬ੍ਰਾਮ ਰੋਡ (Torbram Road) ਤੋਂ ਸੀ.ਐਨ. (CN) ਰੇਲ ਲਾਈਨ) ਦੇ ਪੁਨਰ ਨਿਰਮਾਣ ਵਿੱਚ ਸਹਾਇਤਾ ਲਈ ਹੈ।

ਇਹਨਾਂ ਛੇ ਮੇਨ ਸਟ੍ਰੀਟ ਕਮਿਊਨਿਟੀਜ਼ ਨੂੰ ਸਿਟੀ ਦੇ ਇਕੋਨੋਮਿਕ ਡਿਵੈਲਪਮੈਂਟ ਆਫਿਸ (Economic Development Office) ਦੇ ਅੰਦਰ ਸਮਰਪਿਤ ਮੇਨ ਸਟ੍ਰੀਟ ਅੰਬੈਸਡਰ (Main Street Ambassador) ਵੱਲੋਂ ਸਹਾਇਤਾ ਦਿੱਤੀ ਜਾਵੇਗੀ। ਪ੍ਰੋਗਰਾਮ ਦੇ ਹਿੱਸੇ ਵਜੋਂ, ਇਹਨਾਂ ਕਮਿਊਨਿਟੀਜ਼ ਨੂੰ, ਨਵੇਂ ਅਤੇ ਮੌਜੂਦਾ ਛੋਟੇ ਕਾਰੋਬਾਰਾਂ ਦੀ ਹਿਮਾਇਤ ਲਈ, ਅਨੁਕੂਲਿਤ ਮਾਰਕੀਟ ਰਿਸਰਚ, ਡੇਟਾ ਵਿਸ਼ਲੇਸ਼ਣ ਅਤੇ ਗੈਰ-ਮੁੜਨਯੋਗ ਫੰਡਿੰਗ ਯੋਗਦਾਨ ਵੀ ਮਿਲਣਗੇ।

ਇਹ ਪ੍ਰੋਗਰਾਮ ਦੇ ਸਾਲਾਂ ਤੱਕ ਪ੍ਰਦਾਨ ਕੀਤਾ ਜਾਵੇਗਾ ਅਤੇ ਇਹ ਮੇਨ ਸਟ੍ਰੀਟ ਕਮਿਊਨਿਟੀਜ਼ ਵਿੱਚ, ਨਿਵਾਸੀਆਂ, ਨਵੇਂ ਉੱਦਮੀਆਂ ਅਤੇ ਮੌਜੂਦਾ ਕਾਰੋਬਾਰੀਆਂ ਨੂੰ ਆਰਥਿਕ ਮੌਕੇ ਪ੍ਰਦਾਨ ਕਰਦੇ ਹੋਏ, ਜੋਸ਼ੀਲੀਆਂ ਅਤੇ ਸ਼ਮੂਲੀਅਤ ਵਾਲੀਆਂ ਲੋਕਲ ਮੇਨ ਸਟ੍ਰੀਟਸ ਬਣਾਉਣ ਅਤੇ ਉਹਨਾਂ ਨੂੰ ਕਾਇਮ ਰੱਖਣ ਤੇ ਕੇਂਦਰਿਤ ਹੋਵੇਗਾ।

ਕੋਵਿਡ-19 (COVID-19) ਮਹਾਂਮਾਰੀ ਦੇ ਅਸਰਾਂ ਤੋਂ ਬਾਹਰ ਨਿੱਕਲਣ ਲਈ, ਦੋ ਪ੍ਰੋਗਰਾਮ ਸਟ੍ਰੀਟਸ ਦੇ ਦੁਆਰਾ ਸਾਊਦਰਨ ਓਨਟਾਰੀਓ ਵਿੱਚ ਮੇਨ ਸਟ੍ਰੀਟਸ ਅਤੇ ਲੋਕਲ ਕਾਰੋਬਾਰਾਂ ਦੀ ਬਹਾਲੀ ਅਤੇ ਪੁਨਰ ਨਿਰਮਾਣ ਵਿੱਚ ਸਹਾਇਤਾ ਲਈ, ਇੱਕ ਦੋ-ਸਾਲਾ ਪ੍ਰੋਗਰਾਮ — ਮਾਈ ਮੇਨ ਸਟ੍ਰੀਟ (My Main Street) ਸਥਾਪਤ ਕਰਨ ਵਾਸਤੇ, ਕੈਨੇਡੀਅਨ ਅਰਬਨ ਇੰਸਟੀਟਿਊਟ (ਸੀ.ਯੂ.ਆਈ.) (Canadian Urban Institute) (CUI) ਅਤੇ ਇਕੋਨੋਮਿਕ ਡਿਵੈਲਪਰਸ ਕਾਉਂਸਿਲ ਆਫ ਓਨਟਾਰੀਓ (ਈ.ਡੀ.ਸੀ.ਓ.) (Economic Developers Council of Ontario) (EDCO) ਨੂੰ, ਕੈਨੇਡਾ ਸਰਕਾਰ (Government of Canada), [ਫੈਡਰਲ ਇਕੋਨੋਮਿਕ ਡਿਵੈਲਪਮੈਂਟ ਏਜੰਸੀ ਫਾਰ ਸਾਊਦਰਨ ਓਨਟਾਰੀਓ ਨੇ 23.25-ਮਿਲੀਅਨ ਡਾਲਰ ਦੇ ਨਿਵੇਸ਼ ਦਾ ਐਲਾਨ ਕੀਤਾ \(Federal Economic Development Agency for Southern Ontario \(FedDev Ontario\) ਨੇ, announced a \\$23.25-million investment\)](#)।

ਈ.ਡੀ.ਸੀ.ਓ. (EDCO), ਮਾਈ ਮੇਨ ਸਟ੍ਰੀਟ ਲੋਕਲ ਬਿਜਨੇਸ ਅਕਸਲਰੇਟਰ ਪ੍ਰੋਗਰਾਮ ਸਟ੍ਰੀਟ ਪ੍ਰਦਾਨ ਕਰ ਰਹੀ ਹੈ, ਜੋ 65 ਮੇਨ ਸਟ੍ਰੀਟ ਕਮਿਊਨਿਟੀਜ਼ ਦੇ ਪੁਨਰ ਨਿਰਮਾਣ ਦੀ ਹਿਮਾਇਤ ਕਰਦੀ ਹੈ ਅਤੇ ਪੂਰੇ ਸਾਊਦਰਨ ਓਨਟਾਰੀਓ ਵਿੱਚ 650 ਤੋਂ ਵੱਧ ਲੋਕਲ ਕਾਰੋਬਾਰਾਂ ਨੂੰ ਗੈਰ-ਮੁੜਨਯੋਗ ਯੋਗਦਾਨ ਪ੍ਰਦਾਨ ਕਰਦੀ ਹੈ।

ਪ੍ਰੋਗਰਾਮ ਦੇ ਵੇਰਵਿਆਂ ਅਤੇ ਹੋਰ ਜਾਣਕਾਰੀ ਲਈ, www.mymainstreet.ca ਤੇ ਜਾਓ ਜਾਂ ਬ੍ਰੈਮਪਟਨ ਐਂਟਰਪ੍ਰੀਨੀਅਰ ਸੈਂਟਰ (Brampton Entrepreneur Centre) ਨੂੰ Bec@brampton.ca ਤੇ ਸੰਪਰਕ ਕਰੋ।

ਹਵਾਲੇ

“ਬ੍ਰੈਂਪਟਨ ਮੌਕਿਆਂ ਦਾ ਸ਼ਹਿਰ ਹੈ ਅਤੇ ਅਸੀਂ ਸਾਡੇ ਲੋਕਲ ਕਾਰੋਬਾਰਾਂ ਦੀ ਹਿਮਾਇਤ ਕਰਨ ਲਈ ਵਚਨਬੱਧ ਹਾਂ ਕਿਉਂਕਿ ਅਸੀਂ ਇਕੱਠੇ ਮਿਲ ਕੇ, ਕੋਵਿਡ-19 ਮਹਾਂਮਾਰੀ ਦੇ ਅਸਰਾਂ ਤੋਂ ਬਾਹਰ ਨਿੱਕਲਣ ਲਈ ਕੰਮ ਕਰ ਰਹੇ ਹਾਂ। ਸਰਕਾਰ ਦੇ ਸਾਰੇ ਮਹਿਕਮਿਆਂ ਅਤੇ ਕਮਿਊਨਿਟੀ ਭਾਈਵਾਲਾਂ ਦੇ ਨਾਲ ਇਕੱਠੇ ਮਿਲ ਕੇ ਕੰਮ ਕਰਨਾ, ਇਸ ਵਿੱਚ ਮੁੱਖ ਭੂਮਿਕਾ ਨਿਭਾਉਂਦਾ ਹੈ। ਅਸੀਂ, ਮਾਈ ਮੇਨ ਸਟ੍ਰੀਟ ਲੋਕਲ ਬਿਜਨੇਸ ਅਕਸਲਰੇਟਰ ਪ੍ਰੋਗਰਾਮ ਦੇ ਦੁਆਰਾ, ਸਾਡੇ ਪੂਰੇ ਸ਼ਹਿਰ ਦੀਆਂ ਛੇ ਕਮਿਊਨਿਟੀਜ਼ ਲਈ 945,000 ਡਾਲਰ ਮਿਲਣ ਤੇ ਧੰਨਵਾਦੀ ਹਾਂ। ਇਹ ਫੰਡ, ਲੋਕਲ ਕਾਰੋਬਾਰ ਦੀ ਹਿਮਾਇਤ ਕਰਨ ਅਤੇ ਸਾਡੇ ਸ਼ਾਨਦਾਰ ਸ਼ਹਿਰ ਵਿੱਚ ਮਾਰਕੀਟ ਸਬੰਧੀ ਮੌਕਿਆਂ ਨੂੰ ਵਧਾਉਣ ਵਿੱਚ ਸਾਡੀ ਮਦਦ ਕਰੇਗਾ।”

- ਪੈਟਰਿਕ ਬ੍ਰਾਊਨ (Patrick Brown), ਮੇਅਰ, ਸਿਟੀ ਆਫ ਬ੍ਰੈਂਪਟਨ

“ਮੇਨ ਸਟ੍ਰੀਟ ਕਮਿਊਨਿਟੀਜ਼, ਸਿਟੀ ਦੇ ਅਰਥਚਾਰੇ ਵਿੱਚ ਮੁੱਖ ਭੂਮਿਕਾ ਨਿਭਾਉਂਦੀਆਂ ਹਨ ਅਤੇ ਅਕਸਰ ਇੱਥੇ ਹੀ ਕਮਿਊਨਿਟੀ ਨਿਰਮਾਣ ਅਤੇ ਰਿਸ਼ਤੇ ਵਿਕਸਿਤ ਹੁੰਦੇ ਹਨ। ਅਸੀਂ FedDev ਓਨਟੈਰੀਓ ਵਿਖੇ ਸਾਡੇ ਭਾਈਵਾਲਾਂ ਵੱਲੋਂ ਇਸ ਵੱਡੇ ਨਿਵੇਸ਼ ਲਈ ਉਹਨਾਂ ਦੇ ਧੰਨਵਾਦੀ ਹਾਂ ਅਤੇ ਉਹਨਾਂ ਆਰਥਿਕ ਮੌਕਿਆਂ ਦਾ ਅਨੁਭਵ ਕਰਨ ਲਈ ਉਤਸ਼ਾਹਿਤ ਹਾਂ, ਜੋ ਇਹ ਬ੍ਰੈਂਪਟਨ ਦੀਆਂ ਇਹਨਾਂ ਛੇ ਮੇਨ ਸਟ੍ਰੀਟ ਕਮਿਊਨਿਟੀਜ਼ ਦੇ, ਸਾਡੇ ਨਿਵਾਸੀਆਂ, ਨਵੇਂ ਉੱਦਮੀਆਂ ਅਤੇ ਮੌਜੂਦਾ ਕਾਰੋਬਾਰੀਆਂ ਲਈ ਲਿਆਵੇਗਾ।”

- ਮਾਰਟਿਨ ਮੇਡੇਇਰੋਸ (Martin Medeiros), ਰੀਜਨਲ ਕਾਉਂਸਲਰ, ਵਾਰਡਸ 3 ਅਤੇ 4; ਚੇਅਰ, ਇਕੋਨੋਮਿਕ ਡਿਵੈਲਪਮੈਂਟ, ਸਿਟੀ ਆਫ ਬ੍ਰੈਂਪਟਨ

“ਬ੍ਰੈਂਪਟਨ ਲਈ ਮਾਈ ਮੇਨ ਸਟ੍ਰੀਟ ਦਾ 945,000 ਡਾਲਰ ਦਾ ਯੋਗਦਾਨ, ਇਹ ਯਕੀਨੀ ਬਣਾਉਣ ਵਿੱਚ ਮਦਦ ਕਰੇਗਾ ਕਿ ਸਾਡੀਆਂ ਮੇਨ ਸਟ੍ਰੀਟਸ ਵਿਕਸਿਤ ਹੋ ਰਹੀਆਂ ਹਨ ਅਤੇ ਅੱਗੇ ਵਧ ਰਹੀਆਂ ਹਨ, ਜਦੋਂ ਅਸੀਂ ਕੋਵਿਡ-19 ਮਹਾਂਮਾਰੀ ਦੇ ਅਸਰਾਂ ਤੋਂ ਬਾਹਰ ਨਿੱਕਲ ਕੇ ਅੱਗੇ ਵਧ ਰਹੇ ਹਾਂ। ਇਹ ਛੇ ਕਮਿਊਨਿਟੀਜ਼, ਸਾਡੇ ਸ਼ਹਿਰ ਦੇ ਅਰਥਚਾਰੇ ਲਈ ਮੁੱਖ ਹਨ ਅਤੇ ਉਹਨਾਂ ਨੂੰ ਵਧੇ ਹੋਏ ਮੌਕੇ ਪ੍ਰਦਾਨ ਕਰਨ ਨਾਲ, ਸਾਡੇ ਸਮੁੱਚੇ ਸ਼ਹਿਰ ਨੂੰ ਫਾਇਦਾ ਮਿਲੇਗਾ।”

- ਪਾਲ ਵਿਸੇਂਟ (Paul Vicente), ਰੀਜਨਲ ਕਾਉਂਸਲਰ, ਵਾਰਡਸ 1 ਅਤੇ 5; ਵਾਈਸ-ਚੇਅਰ, ਇਕੋਨੋਮਿਕ ਡਿਵੈਲਪਮੈਂਟ, ਸਿਟੀ ਆਫ ਬ੍ਰੈਂਪਟਨ

“ਸਿਟੀ ਵਿਖੇ, ਅਸੀਂ ਵੱਡੀ ਮਾਤਰਾ ਵਿੱਚ ਲੋਕਲ ਨਿਵੇਸ਼ ਅਤੇ ਭਾਈਵਾਲੀਆਂ ਦੇ ਦੁਆਰਾ, ਪੂਰੇ ਬ੍ਰੈਂਪਟਨ ਵਿੱਚ ਨਿਵਾਸੀਆਂ ਅਤੇ ਕਾਰੋਬਾਰੀਆਂ ਲਈ ਮੌਕੇ ਪ੍ਰਦਾਨ ਲਈ ਸਮਰਪਿਤ ਹਾਂ। ਮਾਈ ਮੇਨ ਸਟ੍ਰੀਟ ਲੋਕਲ ਬਿਜਨੇਸ ਅਕਸਲਰੇਟਰ ਪ੍ਰੋਗਰਾਮ ਦਾ ਯੋਗਦਾਨ, ਸਾਡੀ ਕਮਿਊਨਿਟੀ ਵਿੱਚ ਨਿਵੇਸ਼ ਲਿਆਵੇਗਾ ਅਤੇ ਸਾਡੇ ਸ਼ਹਿਰ ਦੇ ਵਾਧੇ ਅਤੇ ਵਿਕਾਸ ਵਿੱਚ ਸਹਾਇਤਾ ਕਰੇਗਾ। ਇਹ ਯਕੀਨੀ ਬਣਾਉਣ ਲਈ ਕਿ ਸਾਡੇ ਸ਼ਹਿਰ ਦੇ ਕੋਲ ਅੱਗੇ ਵਧਣ ਵਾਸਤੇ ਸਾਰੇ ਲੋੜੀਂਦੇ ਸਾਧਨ ਹਨ, ਅਸੀਂ ਸਾਡੇ ਭਾਈਵਾਲਾਂ ਦੇ ਨਾਲ ਕੰਮ ਕਰਨਾ ਜਾਰੀ ਰੱਖਾਂਗੇ।”

- ਡੇਵਿਡ ਬੈਰਿਕ (David Barrick), ਚੀਫ ਐਡਮਿਨਿਸਟ੍ਰੇਟਿਵ ਅਫਸਰ, ਸਿਟੀ ਆਫ ਬ੍ਰੈਂਪਟਨ

“ਕੈਨੇਡਾ ਸਰਕਾਰ ਉਹਨਾਂ ਚੁਣੌਤੀਆਂ ਨੂੰ ਸਮਝਦੀ ਹੈ, ਜੋ ਮਹਾਂਮਾਰੀ ਦੇ ਨਤੀਜੇ ਵਜੋਂ ਮੇਨ ਸਟ੍ਰੀਟ ਦੇ ਕਾਰੋਬਾਰੀਆਂ ਦੇ ਸਾਹਮਣੇ ਆ ਰਹੀਆਂ ਹਨ ਅਤੇ ਅਸੀਂ ਇਸ ਤਣਾਅ ਨੂੰ ਦੂਰ ਕਰਨ ਵਿੱਚ ਮਦਦ ਲਈ ਕੰਮ ਕਰ ਰਹੇ ਹਾਂ। ਮਾਈ ਮੇਨ ਸਟ੍ਰੀਟ ਵਰਗੇ ਪ੍ਰੋਗਰਾਮ ਲੋਕਲ ਕਾਰੋਬਾਰੀਆਂ ਲਈ ਜ਼ਰੂਰੀ ਫੰਡਿੰਗ ਅਤੇ ਸੇਵਾਵਾਂ ਪੇਸ਼ ਕਰਦੇ ਹਨ ਕਿਉਂਕਿ ਉਹ ਨਵੇਂ ਅਤੇ ਸ਼ਮੂਲੀਅਤ ਵਾਲੇ ਆਰਥਿਕ ਮੌਕੇ ਗ੍ਰਹਿਣ ਅਤੇ ਪੈਦਾ ਕਰਨ ਦੇ ਤਰੀਕੇ ਲੱਭ ਰਹੇ ਹਨ, ਜੋ ਉਹਨਾਂ ਦੀਆਂ ਮੇਨ ਸਟ੍ਰੀਟਸ ਲਈ ਜੋਸ਼ੀਲੇਪਣ ਦੇ ਪੁਨਰ ਨਿਰਮਾਣ ਅਤੇ ਬਹਾਲੀ ਵਿੱਚ ਉਹਨਾਂ ਦੀ ਮਦਦ ਕਰਨਗੇ।”

- ਸਨਮਾਨਯੋਗ ਹੇਲੇਨਾ ਜਾਜੇਕ (Helena Jaczek), ਮਿਨਿਸਟਰ ਰਿਸਪੌਂਸੀਬਲ ਫਾਰ ਦ ਫੈਡਰਲ ਇਕੋਨੋਮਿਕ ਡਿਵੈਲਪਮੈਂਟ ਏਜੰਸੀ ਫਾਰ ਸਾਊਦਰਨ ਓਨਟੈਰੀਓ

-30-

ਕੈਨੇਡਾ ਵਿੱਚ ਸਭ ਤੋਂ ਵੱਧ ਤੇਜ਼ੀ ਨਾਲ ਵਧਣ ਵਾਲੇ ਸ਼ਹਿਰਾਂ ਵਿੱਚੋਂ ਇੱਕ ਦੇ ਤੌਰ ਤੇ, ਬ੍ਰੈਂਪਟਨ 700,000 ਲੋਕਾਂ ਅਤੇ 75,000 ਕਾਰੋਬਾਰੀਆਂ ਦਾ ਘਰ ਹੈ। ਅਸੀਂ ਜੋ ਵੀ ਕਰਦੇ ਹਾਂ, ਲੋਕਾਂ ਨੂੰ ਧਿਆਨ ਵਿੱਚ ਰੱਖ ਕੇ ਕਰਦੇ ਹਾਂ। ਅਸੀਂ ਸਾਡੇ ਵੰਨ-ਸੁਵੰਨੇ ਭਾਈਚਾਰਿਆਂ ਤੋਂ ਸਰਗਰਮ ਹੁੰਦੇ ਹਾਂ, ਅਸੀਂ ਨਿਵੇਸ਼ ਨੂੰ ਆਕਰਸ਼ਿਤ ਕਰਦੇ ਹਾਂ ਅਤੇ ਅਸੀਂ ਤਕਨੀਕ ਅਤੇ ਵਾਤਾਵਰਣ ਸਬੰਧੀ ਨਵੀਨਤਾ ਨੂੰ ਅੱਗੇ ਵਧਾਉਣ ਦੇ ਸਫ਼ਰ ਤੇ ਹਾਂ। ਅਸੀਂ ਇੱਕ ਅਜਿਹਾ ਸਿਹਤਮੰਦ ਸ਼ਹਿਰ ਬਣਾਉਣ ਵਿੱਚ ਉੱਨਤੀ ਲਈ ਭਾਈਵਾਲੀ ਕਰਦੇ ਹਾਂ, ਜੋ ਸੁਰੱਖਿਅਤ, ਸਥਿਰ ਅਤੇ ਸਫਲ ਹੋਵੇ। ਸਾਡੇ ਨਾਲ [Twitter](#), [Facebook](#), ਅਤੇ [Instagram](#) ਤੇ ਜੁੜੋ। www.brampton.ca ਤੇ ਹੋਰ ਜਾਣੋ।

ਮੀਡੀਆ ਸੰਪਰਕ

ਮੋਨਿਕਾ ਦੁੱਗਲ (Monika Duggal)

ਕੋਆਰਡੀਨੇਟਰ, ਮੀਡੀਆ ਐਂਡ ਕਮਿਊਨਿਟੀ ਐਂਗੇਜਮੈਂਟ

ਸਟ੍ਰੈਟਜਿਕ ਕਮਿਊਨਿਕੇਸ਼ਨ

ਸਿਟੀ ਆਫ ਬ੍ਰੈਂਪਟਨ

905-874-3426 | Monika.Duggal@brampton.ca